



Punjabi

ਜੂਨ
2016

ਦਿਵਾਲੀ ਜਾਂ ਰੋਸ਼ਨੀਆਂ ਦਾ ਤਿਉਹਾਰ

ਜੈਵਿਕ ਸੁਰੱਖਿਆ (Biosecurity)



ਮਹੱਤਵਪੂਰਨ ਜੈਵਿਕ ਸੁਰੱਖਿਆ ਜਾਣਕਾਰੀ

ਵਿਦੇਸ਼ਾਂ ਤੋਂ ਆਏ ਭੋਜਨ, ਪੌਦਿਆਂ ਦੀ ਸਮੱਗਰੀ ਅਤੇ ਜਾਨਵਰਾਂ ਦੇ ਉਤਪਾਦਾਂ ਰਾਹੀਂ ਸੰਸਾਰ ਦੇ ਸਭ ਤੋਂ ਜ਼ਿਆਦਾ ਨੁਕਸਾਨਦਾਇਕ ਕੀੜਿਆਂ ਅਤੇ ਬਿਮਾਰੀਆਂ ਆਸਟ੍ਰੇਲੀਆ ਵਿੱਚ ਆ ਸਕਦੀਆਂ ਹਨ। ਇਹ ਸਾਡੇ ਬਹੁਮੁੱਲੇ ਕਿਰਸਾਣੀ ਅਤੇ ਟੂਰਿਜ਼ਮ ਉਦਯੋਗ ਅਤੇ ਵਿਲੱਖਣ ਵਾਤਾਵਰਨ ਨੂੰ ਤਬਾਹ ਕਰ ਸਕਦੇ ਹਨ।

ਆਸਟ੍ਰੇਲੀਆ ਦੀ ਸਾਫ ਅਤੇ ਲਾਭਕਾਰੀ ਭੋਜਨ ਪੂਰਤੀ ਨੂੰ ਕਾਇਮ ਰੱਖਣ ਲਈ ਖੇਤੀਬਾੜੀ ਅਤੇ ਪਾਣੀ ਸੰਸਾਧਨ ਵਿਭਾਗ, ਪ੍ਰਦੇਸ਼ਕ ਅਤੇ ਪ੍ਰਾਂਤਕ ਸਰਕਾਰਾਂ, ਉਦਯੋਗ ਅਤੇ ਭਾਈਚਾਰੇ ਨਾਲ ਕੰਮ ਕਰਦਾ ਹੈ-ਘਰ ਅਤੇ ਵਿਦੇਸ਼ ਵਿੱਚ। ਆਸਟ੍ਰੇਲੀਆ ਦਾ ਜੈਵਿਕ ਸੁਰੱਖਿਆ ਸਿਸਟਮ ਦੇਸ਼ ਵਿੱਚ ਪਹੁੰਚ ਰਹੇ ਅਣਇੱਛਤ ਕੀੜਿਆਂ ਅਤੇ ਬਿਮਾਰੀਆਂ ਦੇ ਜੋਖਿਮ ਨੂੰ ਘਟਾਕੇ ਸਾਡੇ ਇਨਸਾਨਾਂ, ਜਾਨਵਰਾਂ ਅਤੇ ਪੌਦਿਆਂ ਦੀ ਸਿਹਤ ਨੂੰ ਬਚਾਉਂਦਾ ਹੈ। ਸਾਨੂੰ ਸਾਰਿਆਂ ਨੂੰ ਮਜ਼ਬੂਤ ਜੈਵਿਕ ਸੁਰੱਖਿਆ ਸਿਸਟਮ ਤੋਂ ਫਾਇਦਾ ਹੁੰਦਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਭੂਮਿਕਾ ਅਦਾ ਕਰਨ ਦੀ ਲੋੜ ਹੈ।

ਅਸੀਂ ਆਸਟ੍ਰੇਲੀਆ ਵਿੱਚ ਜੈਵਿਕ ਸੁਰੱਖਿਆ ਨੂੰ ਜੋਖਿਮ ਵਾਲੀਆਂ ਚੀਜ਼ਾਂ ਦੇ ਪ੍ਰਵੇਸ਼ ਨੂੰ ਕਿਵੇਂ ਬੰਦ ਕਰਦੇ ਹਾਂ

ਜੈਵਿਕ ਸੁਰੱਖਿਆ ਨੂੰ ਜੋਖਿਮ ਵਾਲੀਆਂ ਚੀਜ਼ਾਂ ਦਾ ਮੁਲਾਂਕਣ ਖੇਤੀਬਾੜੀ ਅਤੇ ਪਾਣੀ ਸੰਸਾਧਨ ਵਿਭਾਗ ਦੇ ਜੈਵਿਕ ਸੁਰੱਖਿਆ ਅਫਸਰਾਂ ਦੁਆਰਾ ਐਕਸ-ਰੇ, ਖੋਜੀ ਕੁੱਤਿਆਂ ਅਤੇ ਮੈਨੂਅਲ ਜਾਂਚ ਰਾਹੀਂ ਕੀਤਾ ਜਾਂਦਾ ਹੈ। ਕੋਈ ਵੀ ਪੈਕਟ ਜਾਂ ਸਫਰ ਦਾ ਸਾਮਾਨ ਜਿਸ ਵਿੱਚ ਜੈਵਿਕ ਸੁਰੱਖਿਆ ਨੂੰ ਜੋਖਿਮ ਵਾਲੀਆਂ ਚੀਜ਼ਾਂ ਹੁੰਦੀਆਂ ਹਨ, ਉਨ੍ਹਾਂ ਨੂੰ ਖੋਲ੍ਹਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਜੈਵਿਕ ਸੁਰੱਖਿਆ ਅਫਸਰਾਂ ਦੁਆਰਾ ਜਾਂਚ ਕੀਤੀ ਜਾਂਦੀ ਹੈ।

ਦਿਵਾਲੀ ਦੇ ਉਪਹਾਰ ਜਿਨ੍ਹਾਂ ਕਾਰਨ ਜੈਵਿਕ ਸੁਰੱਖਿਆ ਨੂੰ ਜੋਖਿਮ ਹੋ ਸਕਦਾ ਹੈ

- ਮਿਠਾਈਆਂ ਜਿਵੇਂ ਕਿ ਬਰਫੀ, ਰਸਮਲਾਈ, ਰਸਗੁੱਲਾ ਅਤੇ ਪੇੜੇ
- ਉਹ ਉਤਪਾਦ ਜਿਨ੍ਹਾਂ ਵਿੱਚ ਦੁੱਧ ਹੁੰਦਾ ਹੈ
- ਤਾਜ਼ੇ ਫਲ ਅਤੇ ਸੁੱਕੇ ਫਲ
- ਕੱਚੀਆਂ ਗਿਰੀਆਂ, ਬੀਜ ਅਤੇ ਜੜੀ-ਬੂਟੀਆਂ
- ਫੁੱਲ ਅਤੇ ਪੌਦਿਆਂ ਦੀ ਸਮੱਗਰੀ।

ਦਿਵਾਲੀ ਦੇ ਉਪਹਾਰ ਜਿਨ੍ਹਾਂ ਦੀ ਆਸਟ੍ਰੇਲੀਆ ਵਿੱਚ ਇਜਾਜ਼ਤ ਹੈ

- ਨਕਲੀ ਫੁੱਲ
- ਕਪੜੇ, ਸੋਨੇ ਜਾਂ ਚਾਂਦੀ ਦੇ ਮਣਕੇ ਅਤੇ ਸਿੱਕੇ
- ਵਿਅਕਤੀਗਤ ਫੋਟੋ ਆਈਟਮਾਂ।



ਦਿਵਾਲੀ ਦੇ ਉਪਹਾਰਾਂ ਨੂੰ ਆਸਟ੍ਰੇਲੀਆ ਲੈ ਕੇ ਆਉਣਾ ਜਾਂ ਡਾਕ ਰਾਹੀਂ ਭੇਜਣਾ

ਜੇ ਤੁਸੀਂ ਆਸਟ੍ਰੇਲੀਆ ਆ ਰਹੇ ਹੋ ਅਤੇ ਦਿਵਾਲੀ ਦੇ ਉਪਹਾਰਾਂ ਨੂੰ ਲੈ ਕੇ ਆ ਰਹੇ ਹੋ ਤਾਂ ਤੁਹਾਨੂੰ ਤੁਹਾਡੇ ਆਸਟ੍ਰੇਲੀਆ ਪਹੁੰਚਣ ਤੋਂ ਪਹਿਲਾਂ ਇਨਕਮਿੰਗ ਪਸੰਜ਼ਰ ਕਾਰਡ ਦਿੱਤਾ ਜਾਵੇਗਾ। ਤੁਹਾਨੂੰ ਹਾਂ ਤੇ ਨਿਸ਼ਾਨ ਲਗਾਉਣਾ ਪਵੇਗਾ ਜੇ ਤੁਸੀਂ ਕੋਈ ਭੋਜਨ, ਪੌਦਿਆਂ ਦੀ ਸਮੱਗਰੀ ਜਾਂ ਜਾਨਵਰਾਂ ਦੇ ਉਤਪਾਦ ਲਿਆ ਰਹੇ ਹੋ। ਤੁਹਾਨੂੰ ਜਾਂਚ-ਪੜਤਾਲ ਕਰਵਾਉਣ ਤੋਂ ਪਹਿਲਾਂ ਜੈਵਿਕ ਸੁਰੱਖਿਆ ਲਬਏ ਜੋਖਿਮ ਵਾਲੀਆਂ ਕਿਸੇ ਵੀ ਚੀਜ਼ਾਂ ਬਾਰੇ ਸੂਚਿਤ ਕਰਨਾ ਜਾਂ ਉਨ੍ਹਾਂ ਨੂੰ ਨਸ਼ਟ ਕਰਨਾ ਪਵੇਗਾ। ਜੇ ਤੁਸੀਂ ਡਾਕ ਰਾਹੀਂ ਦਿਵਾਲੀ ਦੇ ਉਪਹਾਰਾਂ ਦੀ ਉਮੀਦ ਕਰ ਰਹੇ ਹੋ, ਤਾਂ ਯਕੀਨੀ ਬਣਾਓ ਕਿ ਤੁਹਾਡਾ ਪਰਿਵਾਰ ਅਤੇ ਦੋਸਤ ਡਾਕ ਰਾਹੀਂ ਭੇਜਣ ਵਾਲੀਆਂ ਚੀਜ਼ਾਂ ਸਹੀ ਢੰਗ ਨਾਲ ਸਮੱਗਰੀਆਂ ਦੀ ਸੂਚੀ ਬਣਾਉਣ ਅਤੇ ਕਿਸੇ ਵੀ ਪੋਸਟਲ (ਡਾਕ) ਘੋਸ਼ਣਾ ਲੇਬਲਾਂ ਜਾਂ ਫਾਰਮਾਂ ਨੂੰ ਭਰਨ। ਜੇ ਤੁਹਾਡੀਆਂ ਚੀਜ਼ਾਂ ਨੂੰ ਸੋਧਣ ਦੀ ਲੋੜ ਹੁੰਦੀ ਹੈ, ਤਾਂ ਤੁਹਾਨੂੰ ਸੋਧਣ ਦੇ ਖਰਚੇ ਲਈ ਭੁਗਤਾਨ ਕਰਨ ਦਾ ਵਿਕਲਪ ਦਿੱਤਾ ਜਾਵੇਗਾ। ਚੀਜ਼ਾਂ ਨੂੰ ਤੁਹਾਡੇ ਕੋਲ ਭੇਜਣ ਨੂੰ ਕਈ ਹਫ਼ਤੇ ਲੱਗ ਸਕਦੇ ਹਨ। ਜਿੱਥੇ ਸੋਧਣ ਦਾ ਵਿਕਲਪ ਨਹੀਂ ਹੁੰਦਾ, ਤਾਂ ਉਪਹਾਰ ਨੂੰ ਆਸਟ੍ਰੇਲੀਆ ਵਿੱਚ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਤੁਹਾਨੂੰ ਸੂਚਿਤ ਕੀਤਾ ਜਾਵੇਗਾ।



1800 900 090 ਤੇ ਸੰਪਰਕ ਕਰੋ
(ਆਸਟ੍ਰੇਲੀਆ ਵਿੱਚ ਮੁਫਤ ਕਾਲ ਅਤੇ ਅੰਗ੍ਰੇਜ਼ੀ ਵਿੱਚ)

ਆਸਟ੍ਰੇਲੀਆ ਤੋਂ ਬਾਹਰ +61 3 8318 6700



ਹੋਰ ਜ਼ਿਆਦਾ ਜਾਣਕਾਰੀ ਲਈ
agriculture.gov.au/travelling-mailing

agriculture.gov.au